

Manaksia Coated Metals & Industries Limited

Regd. Office: 8/1 Lal Bazar Street, Bikaner Building, 3rd Floor, Kolkata-700 001
Phone No.: +91-33-22435053
Email: investorrelmcmil@manaksia.com; Website: www.manaksia.coatedmetals.com
Corporate Identity Number: L27100WB2010PLC144409

NOTICE OF 11TH ANNUAL GENERAL MEETING AND INFORMATION ON E-VOTING AND BOOK CLOSURE

NOTICE is hereby given that the 11th Annual General Meeting (the "AGM" or the "Meeting") of Manaksia Coated Metals & Industries Limited (the "Company") will be held on Friday, 24th September, 2021, at 04:30 p.m. (IST) through Video Conferencing ("VC")/Other Audio Visual Means ("OAVM") to transact the business(es) set out in the Notice of the AGM dated 11th August, 2021.

The AGM will be convened in compliance with applicable provisions of the Companies Act, 2013 and the Rules made thereunder (the "Act") provisions of the Securities and Exchange Board of India ("SEBI") (Listing Obligations and Disclosure Requirements) Regulations, 2015 ("Listing Regulations") and vide its General Circulars No. 14/2020, No. 17/2020, No. 20/2020 and No. 02/2021 dated April 8, 2020, April 13, 2020, May 5, 2020 and January 13, 2021 respectively (hereinafter, collectively referred as the MCA Circulars) read with SEBI Circulars No. SEBI/HO/CFD/CMD1/CIR/P/2020/79 and SEBI/HO/CFD/CMD2/CIR/P/2021/11 dated May 12, 2020 and January 15, 2021 respectively (hereinafter, collectively referred as the SEBI Circulars), without the physical presence of the Members at a common venue.

In compliance with the above mentioned provisions, the Notice of the AGM and the Annual Report have been emailed only to those members whose Email Ids are registered with the Company/Depository Participant(s). The Notice along with the Annual Report will also be made available on the Company's website www.manaksia.coatedmetals.com, websites of the Stock Exchanges where shares of the Company are Listed i.e. National Stock Exchange of India Limited and BSE Limited at www.nseindia.com and www.bseindia.com and on the website NSDL at www.evoting.nsdl.com respectively.

REMOTE E-VOTING INFORMATION

Pursuant to the provisions of Section 108 of the Act, read with Rule 20 of the Companies (Management and Administration) Rules, 2014, as amended, and Regulation 44 of the Listing Regulations, the Company is pleased to provide E-voting facility to the members to cast their votes electronically on all resolutions proposed to be considered at the 11th AGM through National Securities Depository Limited (NSDL) e-voting platform. The remote e-voting window will open at 09.00 A.M. (IST) on Monday, the 20th September, 2021 and close at 05.00 P.M. (IST) on Thursday, 23rd September, 2021. During this period the members of the Company holding shares either in physical form or in dematerialized form, as on the cut off date (record date), i.e. Friday, 17th September, 2021 may cast their vote electronically. The e-voting module will be disabled thereafter by NSDL. Once the vote is cast by the Member he/she shall not be allowed to change it subsequently. Members who have casted their votes by remote e-voting may attend the meeting but will not be entitled to cast their votes at the meeting once again. A person who is not a Member on the cut-off date should accordingly treat the Notice of the AGM for information purposes only. Any person who acquires shares of the Company and becomes a Member of the Company after despatch of the Notice of the AGM and Annual Report and holding shares as on cut of date (record date) i.e. Friday, 17th September, 2021 may write to NSDL at evoting@nsdl.co.in or kolkata@linkintime.co.in requesting for user ID and password for remote e-voting. Members already registered with NSDL for remote e-voting can however use their existing user ID and password for this purpose.

In case of any query/grievance, Members may refer to the Frequently Asked Questions for Shareholders and e-voting User Manual for Shareholders available under the Downloads section of NSDL's e-voting website www.evoting.nsdl.com or contact:

- Mr. Amit Vishal, Senior Manager/Ms. Pallavi Mhatre, Assistant Manager, NSDL, Trade World, "A" Wing, 4th Floor, Kamala Mills Compound, Lower Parel, Mumbai 400 013 at telephone no. 022-24994360/022 - 24994545 or toll free no. 1800 - 222 - 990 or at E-mail ID : amitv@nsdl.co.in/pallavid@nsdl.co.in and evoting@nsdl.co.in
- Members holding securities in demat mode with CDSL, can call at Telephone Nos.: (022) 23058738 / (022) 23058542- 43 or at e-mail id: helpdesk.evoting@cdslindia.com
- Ms. Sailja Gupta, Company Secretary, Manaksia Coated Metals & Industries Limited, 8/1, Lal Bazar Street, Bikaner Building, 3rd Floor, Kolkata - 700 001 at Telephone no. 033-22435053 or E-mail at investorrelmcmil@manaksia.com

INSTRUCTIONS FOR MEMBERS ATTENDING THE AGM THROUGH VC/OAVM

Members will be provided with a facility to attend the AGM through VC/OAVM through the NSDL e-voting system. Members may access the same at <https://www.evoting.nsdl.com/> under shareholders/members login by using their remote e-voting login credentials. The detailed procedure for attending the AGM through VC/OAVM is mentioned

Nahar SPINNING MILLS LIMITED

Regd. Office: 373, Industrial Area-A, Ludhiana-141003
CIN: L17115PB1980PLC004341
Phone No.: 0161-2600701-705, Fax No.: 0161-2661180
E-mail: secnsm@ownnahar.com, credressalnsml@ownnahar.com
Website: www.ownnahar.com

NOTICE OF ANNUAL GENERAL MEETING AND E-VOTING

1. Notice of AGM: NOTICE is hereby given that FORTY FIRST ANNUAL GENERAL MEETING (AGM) of NAHAR SPINNING MILLS LIMITED ("the Company") will be held on Wednesday, the 29th day of September, 2021 at 10:00 am through video conferencing ("VC")/other audio visual means ("OAVM") in compliance with Section 96 of the Companies Act, 2013 read with MCA Circular No. 14/2020 dated April 8, 2020, Circular No. 17/2020 dated April 13, 2020, Circular No. 20/2020 dated May 5, 2020 and Circular No. 02/2021 dated January 13, 2021 ("MCA Circulars") and Securities and Exchange Board of India (SEBI) Circular Nos. SEBI/HO/CFD/CMD1/CIR/P/2020/79 dated May 12, 2020 and SEBI/HO/CFD/CMD2/CIR/P/2021/11 dated January 15, 2021 ("SEBI Circulars"). In line with the MCA Circulars and SEBI Circulars, the Notice of the AGM setting out the Ordinary and Special Business to be transacted thereof together with the Annual Report, Inter alia, including the Audited Financial Statements for the year ended 31st March, 2021, Auditors Reports, Directors Reports, have been sent through electronic mode to all those Members whose email addresses are registered with the Depository Participants and Company/Company's Registrar and Transfer Agents. The dissemination of these documents electronically have been completed on 30th August, 2021.

Members are hereby informed that Notice of the Meeting and aforesaid documents are available on the Company's website i.e. www.ownnahar.com. The said Notice is also available on the website of CDSL i.e. www.cdslindia.com and website of the Stock Exchanges i.e. National Stock Exchange of India Ltd. at www.nseindia.com and BSE Ltd. at www.bseindia.com.

2. Book Closure: Notice is also hereby given pursuant to Section 91 of the Companies Act, 2013 read with Regulation 42 of SEBI (Listing Obligations and Disclosure Requirements) Regulations, 2015 that the Register of Members and Share Transfer Books of the Company will remain closed from 18th September, 2021 to 21st September, 2021 (both days inclusive) for the purpose of dividend. The dividend, if approved at the AGM, will be paid to shareholders, whose names shall appear in the Register of Members as on 17th September, 2021 or Register of Beneficial Owners, maintained by the Depositories as at the close of 17th September, 2021.

3. E-voting: Notice is also hereby given pursuant to Section 108 of the Companies Act, 2013 read with the Rules made thereunder and Regulation 44 of the SEBI (Listing Obligations and Disclosure Requirements) Regulations, 2015 that Company is providing facility of remote e-voting and e-voting during the AGM to all shareholders for transacting the Businesses (Ordinary as well as Special) mentioned in the Notice convening 41st Annual General Meeting of the Company.

The communication setting out the procedure for Remote e-voting and e-voting during the AGM, inter alia, containing the User-Id and password alongwith the copy of the Notice convening the AGM has been dispatched to the members. The Company has provided a platform of Central Depository Services (India) Limited (CDSL) at www.evotingindia.com for remote e-voting. The EVSN (E-voting Sequence Number) allotted to the Company by CDSL is 210826031. The members attending the AGM through VC/OAVM facility and who have not cast their vote by remote e-voting are entitled to vote during the AGM via e-voting. A Member may participate in the AGM even after exercising his right to vote through Remote e-voting but shall not be entitled to vote again.

Members who are holding shares in physical form or who have not registered their e-mail addresses with the Company can contact the Company Secretary of the Company at credressalnsml@ownnahar.com for receiving the Notice and Annual Report for casting their vote through remote e-voting or through the e-voting system during the AGM.

The Remote e-voting period shall commence on Sunday, 26th September, 2021 at 9:00 a.m. and close on Tuesday, 28th September, 2021 at 5:00 p.m. The Remote e-voting shall not be allowed beyond the specified date and time and the e-voting Module shall be disabled by CDSL for the e-voting thereafter. Once the vote on a resolution(s) is cast by the member the same cannot be changed subsequently.

A member, whose name appears on the Register of Members or Register of Beneficial Owners on the CUT OFF DATE i.e. 22nd September, 2021, only shall be entitled to avail the facility of Remote e-voting and e-voting during the AGM. Any person, who becomes the member of the company after dispatch of the Notice of the Meeting and holding shares on the cut-off date i.e. 22nd September, 2021 may obtain the User id and password by sending a request at e-mail credressalnsml@ownnahar.com. Thereafter, he/she will follow the same instructions for voting through electronic mode as mentioned at Note No. 25 of the Notice of the AGM.

In case of any query/clarification or issues regarding e-voting or AGM, you may write an e-mail to helpdesk.evoting@cdslindia.com or contact at 022- 23058738 and 022-23058542/43. You may also contact Mr. Brij Sharma, Company Secretary of the Company at Registered Office address or through email at: credressalnsml@ownnahar.com and Phone No. 0161-5066255.

Members who have not registered/updated their e-mail addresses with the Company can send e-mail to the Company at credressalnsml@ownnahar.com or to the Registrar of the Company; M/s. Alankit Assignments Ltd. at rta@alankit.com. Further, members who have not updated their bank account details for receiving the dividends directly in their bank accounts through

Kapurthala, Punjab
ਗੁਆਮੀ ਪੁਤਰ ਰਾਣਾ ਭਾਸੀ Jalandhar-2, Jalandhar, Punjab ਨਾਲ ਮਿਲਿੰ ਸਲਾਮਤਮਾਨੀਸ
ਕਰਾਉਣ ਲਈ ਰਾਖਵਾਨਾ ਨਹੀਂ
ਜੇਕਰ ਕਿਸੇ ਵਿਅਕਤੀ ਨੂੰ ਇਹ ਸਲਾਮਤਮਾਨੀ ਹੋਵੇ ਕਿ ਕੋਈ ਇਤਰਾਜ਼ ਹੈ ਤਾਂ ਉਹ ਪੁਤ ਜਾ ਕੰਨੀਲ ਰਾਹੀਂ
ਆਪਣਾ ਇਤਰਾਜ਼ ਇਸ ਇਲਾਜ਼ਾਤ ਦੇ ਪੁਕਾਰੀ ਹੋਵੇ ਹੈ ਮਿਤੀ 30 ਦਿਨ ਦੇ ਅੰਦਰ ਅਰਦ ਇਸ
ਆਲਾਹਤ ਵਿਚ ਪੇਸ਼ ਕਰ ਸਕਦਾ ਹੈ ਇਸ ਤੋਂ ਬਾਅਦ ਹੋਵੇ ਇਤਰਾਜ਼ ਤੇ ਕੋਰ ਨਹੀਂ ਕੀਤਾ ਜਾਵੇਗਾ।
ਨੰਬਰ -990/Adc/ਬੀਡ ਮਿਤੀ 01/09/2021 ਜ਼ਿਲਾ ਮੋਹਿਤ ਅਫ਼ਸਰ, ਜਲੰਧਰ, ਪੰਜਾਬ, ਭਾਰਤ

ਰਜਿ. ਦਫ਼ਤਰ : 373, ਇੰਡਸਟੀਅਲ ਏਰੀਆ-ਏ, ਲੁਧਿਆਣਾ-141003

CIN: L17115PB1980PLC004341

0161-2600701-705, ਫੋਕਸ ਨੰ : 01

ਫੋਨ ਨੰ : 0161-2600701-705, ਫੈਕਸ ਨੰ : 0161-2661180

ਈ-ਮੇਲ : secnsm@owmnahar.com, gredressalnsml@owmnahar.com

ਵੈੱਬਸਾਈਟ : www.owmnahar.com

1. ਸੇਜੀਐਂਸ਼ਿਅਮ ਦਾ ਨੋਟਿਸ : ਇਸ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਕਿ ਨਾਂਹਰ ਸਪੀਨਿੰਗ ਮਿਲਿਟਰੀ ਲਿਮ.

ਦੇਸ਼ੀਆਂ ਅਤੇ ਨਾਟਿਕਾਤਮਕ ਖੇਤਰਾਂ ਵਿੱਚ ਸੁਰੱਖਿਅਤ ਰਹਿਣ ਦੀ ਗਾਰੰਟੀ ਦੇਣ ਲਈ, ਸਿੱਖਾਂ ਦੀ ਸੁਰੱਖਿਆ ਲਈ ਸਰਕਾਰ ਨੇ ਕਈ ਕਾਰਵਾਈਆਂ ਕੀਤੀਆਂ ਹਨ। ਇਹਨਾਂ ਵਿੱਚੋਂ ਇੱਕ ਹੈ "ਏਸੀਐਮ" (ਏਸੀਐਮ) ਇਨ ਫੁੱਲਟਾ, ਮਿਤੀ 29 ਸਤੰਬਰ, 2021 ਨੂੰ ਵਰੋਂ 10.00 ਵਜੇ ਐਮੀਸੀਏ ਸਰਕਲਰ ਨੰ. 14/2020 ਮਿਤੀ 8 ਅਪ੍ਰੈਲ, 2020, ਸਰਕਲਰ ਨੰ. 17/2020 ਮਿਤੀ 13 ਅਪ੍ਰੈਲ, 2020 ਅਤੇ ਸਰਕਲਰ ਨੰ. 20/2020 ਮਿਤੀ 5 ਮਈ 2020 ਅਤੇ ਸਰਕਲਰ ਨੰ. 02/2021 ਮਿਤੀ 13 ਜਨਵਰੀ, 2021 ("ਐਸੀਐਮ" ਸਰਕਲਰ) ਅਤੇ ਸਰਕਲਰ ਨੰ. 02 ਅਕਤੂਬਰ 2021 ਅਤੇ ਸਰਕਲਰ ਨੰ. 02/2021 ਮਿਤੀ 12 ਮਈ 2020 ਅਤੇ SEBI/HO/CFD/CMD1/CIRP/2020/79 ਮਿਤੀ 15 ਜਨਵਰੀ, 2021 ("ਐਸੀਐਮ" ਸਰਕਲਰ) ਦੇ ਨਾਲ ਪੜ੍ਹੇ ਜਾਣੇ ਵਾਲੇ ਕੰਪਨੀਜ਼ ਐਕਟ, 2013 ਦੀ ਧਾਰਾ 96 ਦੀ ਪਾਲਣਾ ਕਰਦਿਆਂ ਕੀਤੀਆਂ ਗਈਆਂ ਹਨ। ("ਏਸੀਐਮ") ਹੋਰ ਆਈਟੀ-ਵਿਸ਼ੇਸ਼ਤਾ ਵਾਲਾ ਫੰਡ ("ਐਸੀਐਮ") ਦੇ ਰਾਹੀਂ ਕਰਦਿਆਂ ਕੀਤੀਆਂ ਗਈਆਂ ਹਨ।

[illegible]

ਮਾਹਤਾਵਾਂ ਦੀ ਆਸਾਨੀ ਨਾਲ ਇਲਾਜ ਹੋ ਸਕਦੀ ਹੈ। ਇਸ ਤੋਂ ਆਸਾਨੀ ਨਾਲ ਆਪਣੇ ਆਪਣੇ ਖਰਚੇ ਨੂੰ ਇਸ ਤਰ੍ਹਾਂ ਘੱਟ ਕਰ ਸਕਦੇ ਹਾਂ ਜਾਂ ਵੀ ਜ਼ੀਰੋ ਹੋ ਸਕਦੇ ਹਨ। ਅੱਜ ਅਤੇ ਉਪਰੋਕਤ ਵਰਨੇ ਦਸਤਾਵੇਜ਼ਾਂ ਕੋਲੋਂ ਹੀ ਵੈੱਬਸਾਈਟ ਅਰਥਾਤ www.owmnaahar.com ਉਪਰ ਉਪਲੱਬਧ ਹਨ। ਵਰਨੇ ਕੀਤੀ ਨੈੱਟਿੰਗ ਸੀਡੀਐਸਜੇਐਲ ਦੀ ਵੈੱਬਸਾਈਟ ਅਰਥਾਤ www.cdsindia.com ਅਤੇ ਸਟਾਕ ਐਕਸਚੇਂਜ ਦੀਆਂ ਵੈੱਬਸਾਈਟਾਂ ਅਰਥਾਤ ਨੈਸ਼ਨਲ ਸਟਾਕ ਐਕਸਚੇਂਜ ਆਫ਼ ਇੰਡੀਆ ਲਿਮਿਟਿਡ ਦੀ ਵੈੱਬਸਾਈਟ www.nseindia.com ਅਤੇ ਥੀਐਸੀਐਸੀ ਲਿਮਿਟਿਡ ਦੀ ਵੈੱਬਸਾਈਟ www.bseindia.com ਉਪਰ ਵੇਖੀ ਉਪਲੱਬਧ ਹਨ।

[illegible]

3. ਈ-ਵੋਟਿੰਗ : ਐਸੋਸੀਏਸ਼ੀਅਲ (ਰਿਸ਼ਮਟਿੰਗ ਓਬਜੈਕਟਸ਼ਨਜ਼ ਐਂਡ ਡਿਸਕਲੇਮਜ਼ ਰਿਕਿਊਆਇਰਮੈਂਟਜ਼) ਰੋਗਰੂਪਸ਼ਨਜ਼, 2015 ਦੇ ਰੋਗਰੂਪਸ਼ਨਜ਼ ਅਧੀਨ ਇਸ ਐਪਲਿਕੇਸ਼ਨਜ਼ ਟਾਈਟਲ ਨਾਲ ਪਹੁੰਚਾਏ ਗਏ ਹਨ। ਐਪਲਿਕੇਸ਼ਨ, 2013 ਦੀ ਰਾਏ 108 ਦੇ ਸਬਬ ਵਿਚ ਵੀ ਸਹਿਤ ਕੀਤੀ ਗਈ ਹੈ ਕਿ ਕੰਪਨੀ ਦੀ 41ਵੀਂ ਸਾਲਨਾ ਆਮੀਨਿੰਟਿੰਗ ਦੇ ਨੋਟਸ ਵਿਚ ਵਰਤਨ ਕਰਦਾਰ (ਵਿਸ਼ੇਸ਼ ਦੇ ਨਾਮਜ਼ਦਲ ਆਮ) ਦੇ ਲੇਟ-ਦੇ ਵਾਸਤੇ ਸੰਚਾਰ ਧਾਰਕਾਂ ਦੇ ਲਈ ਕੰਪਨੀ ਰਿਮੋਟ ਈ-ਵੋਟਿੰਗ ਅਤੇ ਈ-ਵੋਟਿੰਗ ਦੀ ਸਹੂਲਤ ਏਸੀਆਈ ਏਓਨ ਉਪਲਬਧ ਕਰਵਾਈ ਹੈ।

ਕਰਵਾਈ ਜਾਣ ਵਾਲੀ ਏਜੰਸੀਆਂ ਦੇ ਨੌਟਿਸ ਦੀ ਕਾਪੀ ਸਹਿਤ ਪ੍ਰਸਾਰ ਆਈ। ਅਤੇ ਪਾਸਵਰਡ ਦੇ ਨਾਂ ਏਜੰਸੀਆਂ, ਇੰਟਰ ਅਫ਼ੀਕਾ ਏਰਨ ਹਿੱਟ ਈ-ਵੋਟਿੰਗ ਅਤੇ ਈ-ਵੋਟਿੰਗ ਵਾਸਤੇ ਨਿਰਧਾਰਤ ਕੀਤੀ ਗਈ ਸੀ। ਸਰਬੋੱ ਪਤਰ ਮੋਬਾਨ ਨੂੰ ਭੇਜਿਆ ਜਾ ਚੁੱਕਾ ਹੈ। ਕੰਪਨੀ ਨੇ ਹਿੱਟ ਈ-ਵੋਟਿੰਗ ਦੇ ਲਈ www.evotingindia.com 'ਤੇ ਸੈਨਟਰਲ ਡਿਪੋਜਿਟਰੀ ਸਹਿਮਤੀ (ਸੀਡੀਐਸ) ਇਮਪਟਿਡ (ਸੀਡੀਐਸਐਲ) ਦੀ ਇੱਕ ਪ੍ਰੋਟੋਕਾਲ ਬਾਜ਼ਾਰ ਚੁੱਕਾਈ ਕਰਵਾਈ ਹੈ। ਸੀਡੀਐਸਐਲ ਦੁਆਰਾ ਕੰਪਨੀ ਨੂੰ ਅਲਟਰ ਕੀਤਾ ਗਿਆ ਈਵੋਲਿਊਸ਼ਨ (ਈ-ਵੋਟਿੰਗ ਸੀਡੀਐਸ ਨੰਬਰ) 210826031 ਹੈ। ਵੋਟਿੰਗ/ਇਵੋਲਿਊਸ਼ਨ ਸ਼ੁਰੂਆਤ ਦੇ ਹਾਲੇ ਏਜੰਸੀਆਂ ਵਿਚ ਭਾਗ ਲੈ ਕੇ ਮੈਂਬਰਾਂ ਅਤੇ ਜਿਨ੍ਹਾਂ ਮੈਂਬਰਾਂ ਨੇ ਹਿੱਟ ਈ-ਵੋਟਿੰਗ ਦੇ ਰਾਹੀਂ ਆਪਣੀ ਵੋਟ ਨਾ ਪਾਈ ਹੈ ਉਹ ਈ-ਵੋਟਿੰਗ ਦੁਆਰਾ ਏਜੰਸੀਆਂ ਏਰਨ ਵੋਟ ਪਹੁੰਚ ਦੇ ਹੱਕਦਾਰ ਹਨਗੇ। ਇਕ ਮੈਂਬਰ ਈਵੋਲਿਊਸ਼ਨ ਈ-ਵੋਟਿੰਗ ਦੇ ਰਾਹੀਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਬਾਅਦ ਏਜੰਸੀਆਂ ਵਿਚ ਹਿੱਸਾ ਲੈ ਸਕਦਾ ਹੈ, ਪਰ ਇਹ ਸੁਰੱਖਿਅਤ ਪਹੁੰਚ ਤੋਂ ਹੱਕਦਾਰ ਨਹੀਂ ਹੋਵੇਗਾ।

ਚਿਹ ਮੋਰਚ ਜਿਹੜੇ ਭੌਤਿਕੀ ਰੂਪ ਵਿਚ ਸ਼ੇਅਰ ਬੰਦ ਹਨ ਜਾਂ ਜਿਹੜੇ ਏ ਈ-ਮੇਲ ਪਤੇ ਕੰਪਨੀ ਦੇ ਕੋ ਰਜਿਸਟਰੇਸ਼ਨ ਨਹੀਂ ਹਨ ਉਹ ਕੰਪਨੀ ਦੀ ਕੰਪਨੀ ਸੈਕਟਰੀ ਨਾਲ gredress@nsml.gov.nh 'ਤੇ ਏਸੀਐਮ ਏਰਾਨ ਰਿਮੋਵ ਏ-ਵੋਟਿੰਗ ਦੇ ਰਾਹੀਂ ਜਾਂ ਏ-ਵੋਟਿੰਗ ਪ੍ਰਣਾਲੀ ਦੇ ਰਾਹੀਂ ਆਪ ਵੋਟ ਪਾਉਣ ਦੇ ਵਾਸਤੇ ਨੋਟਿਸ ਅਤੇ ਸਾਫ਼ਾਨਾ ਰਿਪੋਰਟ ਪ੍ਰਾਪਤ ਕਰਨ ਲਈ ਸੰਪਰਕ ਕਰ ਸਕਦੇ ਹਨ।

ਰਿਸ਼ਟੀ ਈ-ਵੋਟਿੰਗ ਦਾ ਅਭਿਆਸ ਦਿਨ ਐਤਵਾਰ 28 ਸਤੰਬਰ, 2021 ਨੂੰ ਸਵੇਰੇ 9:00 ਵਜੇ ਤੋਂ ਅਰੰਭ ਹੋਵੇਗਾ ਅਤੇ ਦਿਨ ਮੁੱਗਲਵਾਰ 28 ਸਤੰਬਰ, 2021 ਨੂੰ ਸ਼ਾਮਲ 05:00 ਵਜੇ ਤੱਕ ਚੱਲੇ ਜਾਵੇਗਾ। ਨਿਰਧਾਰਿਤ ਸਿੱਖੀ ਆਸ਼ਾਮਾਂ ਤੇ ਬਾਅਦ ਰਿਸ਼ਟੀ ਈ-ਵੋਟਿੰਗ ਦੀ ਇਜਾਜ਼ਤ ਹੋਵੇਗੀ ਜਿਸ ਵਿੱਚ ਵਾਜ਼ਗੀ ਅਤੇ ਈ-ਵੋਟਿੰਗ ਮਾਫਿਊਲ ਇਸ ਬਾਅਦ ਈ-ਵੋਟਿੰਗ ਵਾਸਤੇ ਸੀਡੀਐਸਐਲ ਯੁਫਾਕਾਂ ਹਟਾ ਦਿੱਤਾ ਜਾਵੇਗਾ। ਮੈਂਬਰ ਮੁਹਿੰਮਾ ਇਕ (ਵਾਇਸ) (ਵਾਇਸ) ਈਕ ਵੇਲੇ ਆਦਿ ਜਾਂਚੇ ਜਾਂ ਬਾਅਦ ਦਿਨ ਨੂੰ ਬਾਅਦ ਵਿੱਚ ਬਦਲਿਆ ਨਹੀਂ ਜਾ ਸਕੇਗਾ।

ਸਿੰਘ ਸੋਸਾਇਟੀ ਦਾ ਨਾਮ ਕੰਟੇ-ਆਫ਼ ਫ਼ਤਿਹਗੜ੍ਹ 22 ਸਤੰਬਰ, 2021 ਨੂੰ ਮੋਬਾਈਟ ਕੋ ਗਿਸਟਰ ਨਾਂ ਲਾਗੂ ਕਰਵਾਇਆ ਗਿਆ। ਸਿੰਘ ਸੋਸਾਇਟੀ ਦਾ ਨਾਮ ਕੰਟੇ-ਆਫ਼ ਫ਼ਤਿਹਗੜ੍ਹ 22 ਸਤੰਬਰ, 2021 ਨੂੰ ਮੋਬਾਈਟ ਕੋ ਗਿਸਟਰ ਨਾਂ ਲਾਗੂ ਕਰਵਾਇਆ ਗਿਆ। ਸਿੰਘ ਸੋਸਾਇਟੀ ਦਾ ਨਾਮ ਕੰਟੇ-ਆਫ਼ ਫ਼ਤਿਹਗੜ੍ਹ 22 ਸਤੰਬਰ, 2021 ਨੂੰ ਮੋਬਾਈਟ ਕੋ ਗਿਸਟਰ ਨਾਂ ਲਾਗੂ ਕਰਵਾਇਆ ਗਿਆ।

ਨੰ 25 ਚਿਪਚ ਚੜ੍ਹਨ ਇੰਦਰਕੋਟਿਕ ਸਿੰਘ ਤੇ ਰਾਜੀ ਵੰਗਿ ਲਾਈ ਦਰਸਾਈ ਆਹਾਇਤਾ ਦੀ ਖਾਲਸਾ ਕਰੇ
ਮਿਸੇ ਪੁਰਾਣਿਕ ਸਾਮਰੀਅਤ ਕਰੇ ਭੀ ਵੰਗਿ ਰਾਜੀ ਚਾਨੀਸਿ ਸਬੰਧੀ ਆਹਾਇਤਾ ਦੇ ਮਮਲੇ 'ਚ
helpdesk.evoting@cdsindia.com 'ਤੇ ਇਕੱਠੇ ਨਾਲ ਮਿਲੇ ਜਾ ਓਟ-2023-58738 ਆਹਾਇਤਾ
2023-585842 / 43 ਚਿਪਚ ਸੰਪਰਕ ਕਰੇ। ਰਾਜੀ ਕੋਈ ਨਾ ਆਹਾਇਤਾ ਕਰੇ, ਕੀਨੀ ਸਕਤ ਨਾਲ ਚਿਪਚ
ਦਬਾਰੇ ਦੇ ਪੁੱਤ 'ਤੇ ਸੰਪਰਕ ਕਰ ਸਕਦੇ ਹੈ ਜਾ gredressalmsl@owmnhar.com 'ਤੇ ਆਹਾਇਤਾ
ਕਰੇ ਅਤੇ ਆਹਾਇਤਾ ਕਰੇ। 0561-5066255 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜਿਨ੍ਹਾਂ ਮੈਂਬਰਾਂ ਨੇ ਕੋਪੀਰਾਈਟ ਲੋੜ ਆਪਣੇ ਈ-ਮੇਲ ਪਤਿਆਂ ਰਾਹਿਤ ਰਜਿਸਟਰਡ ਨਹੀਂ ਕਰਵਾਏ। ਅਪਡੇਟ ਕਰਵਾਉਣ ਲਈ, ਉਹ ਕੋਪੀਰਾਈਟ ਈਮੇਲ fredressalnsml@owmnahar.com ਜਾਂ ਕੋਪੀਰਾਈਟ ਰਜਿਸਟਰਾਰ, ਮੰਸ ਅਲੰਕੀਟ ਅਸਾਈਨਮੈਂਟਸ ਲਿਮਟਿਡ ਨੂੰ rita@alankit.com 'ਤੇ ਈ-ਮੇਲ ਸਕਦੇ ਹਨ। ਹੋਰ ਜਿਨ੍ਹਾਂ ਮੈਂਬਰਾਂ ਨੇ ਇਲੈਕਟ੍ਰਾਨਿਕ ਕਾਪੀਆਂ ਸਹਾਇਤਾ ਵਾਲੀ ਆਪਣੇ ਬੈਂਕ ਪਤਿਆਂ